

ਤੁਰੰਤ ਰਿਲੀਜ਼ ਲਈ

**ਸਿਟੀ ਆਫ ਬ੍ਰੈਂਪਟਨ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਅਤੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਲਈ ਰੈਪਿਡ ਸਕ੍ਰੀਨਿੰਗ ਦੇ ਨਾਲ ਲੋਕਲ ਅਰਥਚਾਰੇ ਨੂੰ ਬਹਾਲ ਕਰਨ ਲਈ ਆਰ.ਆਈ.ਸੀ. ਸੈਂਟਰ ਅਤੇ ਕਮਿਊਨਿਟੈਕ ਦੇ ਨਾਲ ਭਾਈਵਾਲੀ ਕੀਤੀ**

ਬ੍ਰੈਂਪਟਨ, ਓਨਟੈਰੀਓ (9 ਜੂਨ, 2021) – ਅੱਜ, ਸਿਟੀ ਆਫ ਬ੍ਰੈਂਪਟਨ ਨੇ ਐਲਾਨ ਕੀਤਾ ਕਿ ਇਸਦੇ ਇਕੋਨੋਮਿਕ ਡਿਵੈਲਪਮੈਂਟ ਆਫਿਸ (Economic Development Office) ਨੇ, ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਦੇ ਨਾਲ ਮਿਲ ਕੇ, ਬ੍ਰੈਂਪਟਨ ਵਿੱਚ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ, ਮੁਫਤ ਕੋਵਿਡ-19 (COVID-19) ਰੈਪਿਡ ਸਕ੍ਰੀਨਿੰਗ ਕਿੱਟਾਂ ਪ੍ਰਦਾਨ ਕਰਨ ਲਈ, ਆਰ.ਆਈ.ਸੀ. ਸੈਂਟਰ (RIC Centre) ਅਤੇ ਕਮਿਊਨਿਟੈਕ (Communitech) ਦੇ ਨਾਲ ਭਾਈਵਾਲੀ ਕੀਤੀ ਹੈ। [StaySafe](#) ਨਾਮਕ ਪ੍ਰੋਗਰਾਮ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰੇਗਾ ਅਤੇ ਲੋਕਲ ਅਰਥਚਾਰੇ ਦੀ ਬਹਾਲੀ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਵੇਗਾ।

ਰੈਪਿਡ ਐਂਟੀਜਨ ਸਕ੍ਰੀਨਿੰਗ, ਬਿਨਾਂ ਲੱਛਣਾਂ ਵਾਲੇ ਕੋਵਿਡ-19 ਸੰਕ੍ਰਮਿਤ ਵਿਅਕਤੀਆਂ ਦੇ ਦੁਆਰਾ ਇਸਨੂੰ ਕਾਰਜਸਥਾਨ ਵਿੱਚ ਫੈਲਾਉਣ ਤੋਂ ਪਹਿਲਾਂ, ਉਹਨਾਂ ਦੀ ਪਛਾਣ ਕਰਨ ਵਿੱਚ ਮਦਦ ਦਾ ਇੱਕ ਤਤਕਾਲੀ ਤਰੀਕਾ ਹੈ। ਬਿਨਾਂ ਲੱਛਣਾਂ ਵਾਲੇ ਅਤੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਸੰਕ੍ਰਮਿਤ ਹੋਣ ਵਾਲੇ ਵਿਅਕਤੀਆਂ ਦੀ ਜਲਦੀ ਪਛਾਣ ਕਰਨਾ, ਕਾਰਜਸਥਾਨ ਅਤੇ ਕਮਿਊਨਿਟੀ, ਦੇਵਾਂ ਦੇ ਅੰਦਰ ਇਸਨੂੰ ਫੈਲਣ ਤੋਂ ਸੀਮਿਤ ਕਰਨ ਦਾ ਇੱਕ ਪ੍ਰਭਾਵੀ ਤਰੀਕਾ ਹੈ। StaySafe, ਰੈਪਿਡ ਸਕ੍ਰੀਨਿੰਗ ਕਿੱਟ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਤਾਂ ਜੋ ਕਾਰੋਬਾਰੀ, ਕਾਰਜਸਥਾਨ ਸਕ੍ਰੀਨਿੰਗ ਪ੍ਰੋਗਰਾਮ ਦਾ ਪ੍ਰਬੰਧ ਕਰ ਸਕਣ।

### StaySafe

ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਦੁਆਰਾ ਫੰਡ ਪ੍ਰਾਪਤ, StaySafe ਪ੍ਰੋਗਰਾਮ ਉਹਨਾਂ ਸਾਰੇ ਕਾਰੋਬਾਰੀਆਂ ਲਈ ਮੁਫਤ ਹੈ, ਜਿਹਨਾਂ ਦੇ 150 ਤੋਂ ਘੱਟ ਕਰਮਚਾਰੀ ਹਨ, ਜੋ ਘਰ ਤੋਂ ਕੰਮ ਨਹੀਂ ਕਰ ਸਕਦੇ ਹਨ ਜਾਂ ਕੰਮ ਤੇ ਹੋਣ ਵੇਲੇ ਸਰੀਰਕ ਦੂਰੀ ਨਹੀਂ ਰੱਖ ਸਕਦੇ।

ਰੈਪਿਡ ਐਂਟੀਜਨ ਪੋਇੰਟ-ਆਫ ਕੇਅਰ ਸਕ੍ਰੀਨਿੰਗ ਟੈਸਟਾਂ ਦੇ ਨਾਲ, ਕਰਮਚਾਰੀ ਕੰਮ ਤੋਂ ਪਹਿਲਾਂ ਖੁਦ ਟੈਸਟ ਕਰ ਸਕਦੇ ਹਨ ਅਤੇ ਮਿੰਟਾਂ ਦੇ ਅੰਦਰ ਹੀ ਉਸ ਟੈਸਟ ਦੇ ਨਤੀਜੇ ਦੇਖ ਸਕਦੇ ਹਨ। ਜੇਕਰ ਕਿਸੇ ਕਰਮਚਾਰੀ ਦਾ ਟੈਸਟ ਪਾਜ਼ਿਟਿਵ ਆਉਂਦਾ ਹੈ, ਤਾਂ ਇੰਪਲਾਇਰ ਉਸਨੂੰ, ਹੋਰ ਨਿਸ਼ਚਿਤ ਟੈਸਟਿੰਗ ਲਈ ਨੇੜਲੇ ਕੋਵਿਡ ਟੈਸਟਿੰਗ ਸੈਂਟਰ ਭੇਜ ਸਕਦਾ ਹੈ, ਜਿਸ ਨਾਲ ਹੋਰਾਂ ਕਰਮਚਾਰੀਆਂ ਨੂੰ ਵਾਇਰਸ ਦੇ ਸੰਪਰਕ ਦੇ ਜੋਖਮ ਤੋਂ ਬਚਾਇਆ ਜਾ ਸਕਦਾ ਹੈ।

ਇਹ ਮੌਕਾ ਬ੍ਰੈਂਪਟਨ ਦੇ, 150 ਜਾਂ ਘੱਟ ਕਰਮਚਾਰੀਆਂ ਵਾਲੇ ਸੰਗਠਨਾਂ ਲਈ ਖੁੱਲ੍ਹਾ ਹੈ। ਪਹਿਲਾ ਆਰਡਰ ਲੈਣ ਤੋਂ ਪਹਿਲਾਂ, ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ, ਟ੍ਰੇਨਿੰਗ ਅਤੇ ਰਜਿਸਟਰੇਸ਼ਨ ਜ਼ਰੂਰੀ ਹੈ। ਸੰਗਠਨ, [ਇੱਥੇ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਸਾਈਨ ਅੱਪ ਕਰ \(learn more about the program and sign up here\)](#) ਸਕਦੇ ਹਨ।

150 ਤੋਂ ਵੱਧ ਕਰਮਚਾਰੀਆਂ ਵਾਲੇ ਕਾਰੋਬਾਰੀ, ਓਨਟੈਰੀਓ ਦੇ [ਸਰਕਾਰੀ ਪੋਰਟਲ \(government portal\)](#) ਤੋਂ ਸਿੱਧੇ ਆਰਡਰ ਕਰ ਸਕਦੇ ਹਨ।

### ਆਰਥਿਕ ਬਹਾਲੀ

ਸ਼ਹਿਰ ਨੂੰ [ਦੁਬਾਰਾ ਖੋਲ੍ਹਣ ਦੇ ਸੂਬੇ ਦੇ ਰੋਡਮੈਪ ਦੇ ਸਟੈਪ ਵਨ \(Step One of the Province's Roadmap to Reopen\)](#) ਹੇਠ, ਗੈਰ-ਜ਼ਰੂਰੀ ਰਿਟੇਲ ਵਿੱਚ 15 ਪ੍ਰਤੀਸ਼ਤ ਕੈਪੇਸਿਟੀ ਸੀਮਾਵਾਂ ਦੀ ਇਜਾਜ਼ਤ ਹੈ, ਵੇਚੇ ਜਾ ਸਕਣ ਵਾਲੇ ਸਮਾਨ ਤੇ ਕੋਈ ਪਾਬੰਦੀ ਨਹੀਂ ਹੈ, ਜ਼ਰੂਰੀ ਅਤੇ ਹੋਰ ਚੋਣਵੇਂ ਰਿਟੇਲ ਲਈ 25 ਪ੍ਰਤੀਸ਼ਤ ਕੈਪੇਸਿਟੀ ਸੀਮਾਵਾਂ ਦੀ ਇਜਾਜ਼ਤ ਹੈ, ਵੇਚੇ ਜਾ ਸਕਣ ਵਾਲੇ ਸਮਾਨ ਤੇ ਕੋਈ ਪਾਬੰਦੀ ਨਹੀਂ ਹੈ। ਕਿਉਂਕਿ ਕਾਰੋਬਾਰੀ ਦੁਬਾਰਾ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ, ਰੈਪਿਡ ਐਂਟੀਜਨ ਟੈਸਟਿੰਗ ਨਾ ਸਿਰਫ਼ ਕਾਮਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਹੀ ਮਦਦ ਕਰੇਗੀ, ਬਲਕਿ ਇਹ ਆਤਮਵਿਸ਼ਵਾਸ ਦੇ ਨਾਲ, ਲੋਕਲ ਕਾਰੋਬਾਰਾਂ ਵਿੱਚ ਦਾਖ਼ਲ ਹੋਣ ਵਿੱਚ ਵੀ ਬ੍ਰੈਂਪਟਨ ਦੇ ਨਿਵਾਸੀਆਂ ਦੀ ਮਦਦ ਕਰੇਗੀ।

ਪਿਛਲੇ ਸਾਲ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ, ਲੋਕਲ ਅਰਥਚਾਰੇ ਨੂੰ ਬਹਾਲ ਕਰਨ ਦੇ ਨਾਲ ਸਿਟੀ ਦੇ ਅੱਗੇ ਵਧਣ ਲਈ ਫ੍ਰੇਮਵਰਕ ਵਜੋਂ, [ਬ੍ਰੈਂਪਟਨ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ \(Brampton's Economic Recovery Strategy\)](#) ਦੀ ਹਿਮਾਇਤ ਕੀਤੀ ਸੀ। ਇਕੋਨੋਮਿਕ ਰਿਕਵਰੀ ਸਟ੍ਰੈਟਜੀ (Economic Recovery Strategy) ਦਾ ਉਦੇਸ਼, ਬ੍ਰੈਂਪਟਨ ਦੇ ਅਰਥਚਾਰੇ ਦੇ ਅੱਗੇ ਵਧਣ ਦੇ ਸਮੇਂ, ਇਸਨੂੰ ਪਹਿਲਾਂ ਵਰਗੀ ਸਥਿਤੀ ਵਿੱਚ ਲਿਆਉਣਾ ਅਤੇ ਮੁਕਾਬਲੇਦਾਰ ਲਾਭ ਪਹੁੰਚਾਉਣਾ ਹੈ। ਇਹ ਸਟ੍ਰੈਟਜੀ, ਚਾਰ ਜ਼ਰੂਰੀ ਚੀਜ਼ਾਂ ਵਿੱਚ ਸੰਗਠਿਤ ਕੀਤੀ ਗਈ ਹੈ: ਇਨੋਵੇਸ਼ਨ, ਟੈਕਨੋਲੋਜੀ ਐਂਡ ਐਂਟਰਪ੍ਰੀਨੀਅਰਸ਼ਿਪ, ਜਿਸ ਵਿੱਚ ਉੱਦਮੀਆਂ ਅਤੇ ਛੋਟੇ ਕਾਰੋਬਾਰੀਆਂ ਲਈ ਬਿਹਤਰ ਸਹਾਇਤਾ ਸ਼ਾਮਲ ਹੈ; ਨਿਵੇਸ਼; ਕਲਾ, ਸੱਭਿਆਚਾਰ ਅਤੇ ਟੂਰਿਜ਼ਮ; ਅਤੇ ਇੰਫਰਾਸਟ੍ਰਕਚਰ। [www.brampton.ca](http://www.brampton.ca) ਤੇ ਹੋਰ ਜਾਣਕਾਰੀ ਪ੍ਰਾਪਤ ਕਰੋ।

## ਹਵਾਲੇ

“ਕੋਵਿਡ-19 ਮਹਾਂਮਾਰੀ ਨੇ ਸਾਡੇ ਲੋਕਲ ਕਾਰੋਬਾਰੀਆਂ ਅਤੇ ਬ੍ਰੈਂਪਟਨ ਦੀ ਵੱਡੀ ਕਮਿਊਨਿਟੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਰੈਪਿਡ ਸਕ੍ਰੀਨਿੰਗ ਦੇ ਇਲਾਵਾ, ਇਕੱਠੇ ਕੰਮ ਜਾਰੀ ਰੱਖ ਕੇ ਅਤੇ ਸਾਡੇ ਲਈ ਉਪਲਬਧ ਸਾਰੇ ਸਾਧਨਾਂ ਦਾ ਇਸਤੇਮਾਲ ਕਰਕੇ – ਸਰੀਰਕ ਦੂਰੀ ਰੱਖ ਕੇ, ਮਾਸਕ ਪਹਿਨ ਕੇ, ਚੰਗੀ ਤਰ੍ਹਾਂ ਸਫਾਈ ਰੱਖ ਕੇ ਅਤੇ ਪਬਲਿਕ ਹੈਲਥ ਦੇ ਸਾਰੇ ਉਪਾਵਾਂ ਦੀ ਪਾਲਣਾ ਕਰਕੇ – ਅਸੀਂ ਆਪਣੇ ਸਾਰੇ ਪਿਆਰਿਆਂ ਨਾਲ ਮਿਲਣਾ-ਜੁਲਣਾ ਅਤੇ ਸਾਡੀਆਂ ਮਨਪਸੰਦ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਬ੍ਰੈਂਪਟਨ ਦੇ ਸਾਡੇ ਸ਼ਾਨਦਾਰ ਕਾਰੋਬਾਰੀਆਂ ਤੋਂ ਸੁਰੱਖਿਅਤ ਰੂਪ ਨਾਲ ਖਰੀਦਦਾਰੀ ਕਰਨ ਦੇ ਇੱਕ ਕਦਮ ਨੇੜੇ ਆ ਸਕਦੇ ਹਾਂ। ਮੈਂ, ਆਰ.ਆਈ.ਸੀ. ਸੈਂਟਰ ਅਤੇ ਕਮਿਊਨਿਟੀ ਵਿਖੇ ਸਾਡੇ ਭਾਈਵਾਲਾਂ ਦਾ ਧੰਨਵਾਦ ਕਰਦਾ ਹਾਂ ਅਤੇ ਬ੍ਰੈਂਪਟਨ ਦੇ ਸਾਰੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ StaySafe ਪ੍ਰੋਗਰਾਮ ਦੇ ਦੁਆਰਾ, ਆਪਣੀਆਂ ਰੈਪਿਡ ਟੈਸਟ ਸਕ੍ਰੀਨਿੰਗ ਕਿੱਟਾਂ ਸੁਰੱਖਿਅਤ ਕਰ ਲੈਣ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਭਾਈਵਾਲੀਆਂ ਅਤੇ ਨਵੀਨਤਾਕਾਰੀ ਸੋਚ, ਸੁਰੱਖਿਅਤ ਰੂਪ ਨਾਲ ਜ਼ਿੰਦਗੀ ਸੰਚਾਲਿਤ ਕਰਨ ਵਿੱਚ ਸਾਡੀ ਮਦਦ ਕਰਦੇ ਹੋਏ ਮਹੱਤਵਪੂਰਣ ਭੂਮਿਕਾ ਨਿਭਾਵੇਗੀ, ਜਦੋਂ ਅਸੀਂ ਕੋਵਿਡ-19 ਮਹਾਂਮਾਰੀ ਤੋਂ ਬਾਹਰ ਨਿੱਕਲ ਰਹੇ ਹਾਂ। ਆਰ.ਆਈ.ਸੀ. ਸੈਂਟਰ ਅਤੇ ਕਮਿਊਨਿਟੀ ਦੇ ਨਾਲ ਸਾਡੇ ਸਹਿਯੋਗਾਤਮਕ ਯਤਨ ਅਤੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਲਈ ਰੈਪਿਡ ਟੈਸਟਿੰਗ ਦੀ ਵਰਤੋਂ ਦੇ ਦੁਆਰਾ, ਅਸੀਂ ਪੂਰੇ ਆਤਮਵਿਸ਼ਵਾਸ ਦੇ ਨਾਲ ਸਾਡੇ ਸ਼ਾਨਦਾਰ ਲੋਕਲ ਕਾਰੋਬਾਰੀਆਂ ਦੀ ਸਹਾਇਤਾ ਕਰਦੇ ਹੋਏ, ਬ੍ਰੈਂਪਟਨ ਵਾਸੀਆਂ ਨੂੰ ਅਤੇ ਬ੍ਰੈਂਪਟਨ ਵਿੱਚ ਸਾਡੇ ਸਮਰਪਿਤ ਕਾਮਿਆਂ ਨੂੰ ਸੁਰੱਖਿਅਤ ਰੱਖਣਾ ਜਾਰੀ ਰੱਖਾਂਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਜਿਵੇਂ ਕਿ ਅਸੀਂ ਕੋਵਿਡ-19 ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲ ਰਹੇ ਹਾਂ, ਸਾਡੇ ਲਈ ਲੋਕਲ ਅਰਥਚਾਰੇ ਦੀ ਬਹਾਲੀ ਲਈ ਇਕੱਠੇ ਮਿਲ ਕੇ ਕੰਮ ਕਰਦੇ ਹੋਏ, ਬ੍ਰੈਂਪਟਨ ਵਿੱਚ ਸਾਡੇ ਨਿਵਾਸੀਆਂ ਅਤੇ ਕਾਮਿਆਂ ਦੀ ਸੁਰੱਖਿਆ ਤੇ ਧਿਆਨ ਕੇਂਦਰਿਤ ਕਰਦੇ ਰਹਿਣਾ ਲਾਜ਼ਮੀ ਹੈ। ਅਸੀਂ ਬ੍ਰੈਂਪਟਨ ਦੀਆਂ ਸਾਰੀਆਂ ਯੋਗ ਕੰਪਨੀਆਂ ਨੂੰ ਸਲਾਹ ਦਿੰਦੇ ਹਾਂ ਕਿ ਉਹ StaySafe ਪ੍ਰੋਗਰਾਮ ਦੇ ਦੁਆਰਾ, ਆਪਣੀਆਂ ਰੈਪਿਡ ਟੈਸਟ ਸਕ੍ਰੀਨਿੰਗ ਕਿੱਟਾਂ ਲੈ ਲੈਣ। ਸੁਰੱਖਿਆ ਨੂੰ ਸਭ ਤੋਂ ਪਹਿਲਾਂ ਤਰਜੀਹ ਦੇ ਕੇ, ਅਸੀਂ ਪੂਰੇ ਆਤਮਵਿਸ਼ਵਾਸ ਦੇ ਨਾਲ ਅਤੇ ਸੁਰੱਖਿਅਤ ਰੂਪ ਨਾਲ, ਸਾਡੇ ਸ਼ਾਨਦਾਰ ਲੋਕਲ ਕਾਰੋਬਾਰੀਆਂ ਦੀ ਸਹਾਇਤਾ ਕਰ ਸਕਦੇ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿਖੇ ਸਟਾਫ਼, ਸਾਡੇ ਲੋਕਲ ਕਾਰੋਬਾਰੀਆਂ ਦੀ ਸਹਾਇਤਾ ਕਰਦੇ ਹੋਏ, ਸਾਡੀ ਕਮਿਊਨਿਟੀ ਵਿੱਚ ਸਾਡੇ ਨਿਵਾਸੀਆਂ ਅਤੇ ਕਾਮਿਆਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ, ਜਦੋਂ ਅਸੀਂ ਸ਼ਹਿਰ ਨੂੰ ਦੁਬਾਰਾ ਖੋਲ੍ਹਣ ਦੇ ਸੂਬੇ ਦੇ ਰੋਡਮੈਪ ਦੇ ਸਟੈਪ ਵਨ ਵਿੱਚ ਦਾਖ਼ਲ ਹੋ ਰਹੇ ਹਾਂ। ਆਰ.ਆਈ.ਸੀ. ਸੈਂਟਰ ਅਤੇ ਕਮਿਊਨਿਟੀ ਵਿਖੇ ਸਾਡੇ ਭਾਈਵਾਲਾਂ ਦਾ ਧੰਨਵਾਦ। ਰੈਪਿਡ ਟੈਸਟ, ਸਾਡੀ ਕਮਿਊਨਿਟੀ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰਨਗੇ ਅਤੇ ਲੋਕਲ ਅਰਥਚਾਰੇ ਦੀ ਬਹਾਲੀ ਨੂੰ ਯਕੀਨੀ ਬਣਾਉਣਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

"ਆਰ.ਆਈ.ਸੀ. ਸੈਂਟਰ ਨੂੰ ਇਸ ਪ੍ਰੋਜੈਕਟ ਵਿੱਚ ਭਾਈਵਾਲ ਹੋਣ ਤੇ ਮਾਣ ਹੈ, ਜਿਸਦਾ ਉਦੇਸ਼ ਸਾਡੀ ਵੱਧ ਤੋਂ ਵੱਧ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਾ ਹੈ। StaySafe ਜਿਹੇ ਪ੍ਰੋਗਰਾਮ ਹੀ ਹਨ, ਜੋ ਪਹਿਲਾਂ ਵਰਗੀ ਜ਼ਿੰਦਗੀ ਵਿੱਚ ਵਾਪਸ ਪਰਤਣ ਅਤੇ ਅਜਿਹਾ ਕਰਦੇ ਹੋਏ ਸੁਰੱਖਿਅਤ ਰਹਿਣ ਦੇ ਵਿਚਕਾਰ ਅੰਤਰ ਨੂੰ ਖਤਮ ਕਰਨ ਵਿੱਚ ਮਦਦ ਕਰ ਰਹੇ ਹਨ। ਤਬਦੀਲੀ ਲਈ ਇਨੋਵੇਸ਼ਨ ਕੈਟਾਲਿਸਟ ਵਜੋਂ, ਆਰ.ਆਈ.ਸੀ. ਸੈਂਟਰ ਇਸ ਪ੍ਰੋਗਰਾਮ ਨੂੰ ਸ਼ੁਰੂ ਹੁੰਦੇ ਹੋਏ ਵੇਖਣ ਲਈ ਉਤਸ਼ਾਹਿਤ ਹੈ ਅਤੇ ਸਾਰੇ ਯੋਗ ਸੰਗਠਨਾਂ ਨੂੰ ਸਾਈਨ ਅੱਪ ਕਰਨ ਦੀ ਸਲਾਹ ਦਿੰਦਾ ਹੈ।"

- ਪੈਮ ਬੈਂਕਸ (Pam Banks), ਐਗਜ਼ੀਕਿਊਟਿਵ ਡਾਇਰੈਕਟਰ, ਆਰ.ਆਈ.ਸੀ. ਸੈਂਟਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)